

# ਗਰਭ ਅਵਸਥਾ ਵਿੱਚ ਈ-ਸਿਗਾਰੇਟ ਦਾ ਸੇਵਨ

ਜੇ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਹਾਂ ਤਾਂ ਕੀ ਮੈਂ ਈ-ਸਿਗਾਰੇਟ ਦਾ ਸੇਵਨ ਕਰ ਸਕਦੀ ਹਾਂ?

ਈ-ਸਿਗਾਰੇਟ ਦਾ ਸੇਵਨ ਕਿੰਨਾ ਕੁ ਸੁਰੱਖਿਅਤ ਹੈ?

ਕੀ ਲੀਕੋਟੀਨ ਮੇਰੇ ਬੱਚੇ ਲਈ  
ਨੁਕਸਾਨਦੇਹ ਹੈ?

ਕੀ ਈ-ਸਿਗਾਰੇਟ 'ਚੋਂ ਨਿਕਲੀ ਭਾਫ਼ ਗਰਭਵਤੀ  
ਐਰਤਾਂ ਲਈ ਨੁਕਸਾਨਦੇਹ ਹੁੰਦੀ ਹੈ?

ਜੇਕਰ ਮੈਂ ਈ-ਸਿਗਾਰੇਟ ਦਾ ਸੇਵਨ ਕਰ ਰਹੀ ਹਾਂ ਤਾਂ ਕੀ  
ਕਦੇ-ਕਦਾਈਂ ਮੈਂ ਸਿਗਾਰਟਨੋਸ਼ੀ ਕਰ ਸਕਦੀ ਹਾਂ?

ਕੀ ਸਿਗਾਰਟਨੋਸ਼ੀ ਛੱਡਣ ਲਈ ਮੈਂ  
ਈ-ਸਿਗਾਰੇਟ ਦੀ ਮਦਦ ਲੈ ਸਕਦੀ ਹਾਂ?



## ਈ-ਸਿਗਾਰੇਟ ਕਿੰਨੇ ਸੁਰੱਖਿਅਤ ਹਨ?

- ਸਿਗਾਰੇਟਾਂ ਦੇ ਮੁਕਾਬਲੇ ਈ-ਸਿਗਾਰੇਟਾਂ ਸਿਹਤ ਨੂੰ ਕਾਢੀ ਹੱਦ ਤੱਕ ਘੱਟ ਨੁਕਸਾਨ ਪਹੁੰਚਾਉਂਦੀਆਂ ਹਨ।
- ਸਿਗਾਰਟਨੇਸੀ ਛੱਡਣ ਵਿੱਚ ਈ-ਸਿਗਾਰੇਟਾਂ ਸਹਾਈ ਹੁੰਦੀਆਂ ਹਨ ਅਤੇ ਨਿਰੰਤਰ ਸਿਗਾਰਟਨੇਸੀ ਦੇ ਮੁਕਾਬਲੇ ਇਹ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਵੀ ਘੱਟ ਨੁਕਸਾਨਦੇਹ ਹੁੰਦੀਆਂ ਹਨ।

ਪੋਇਜ਼ਨਿੰਗ ਦੀ ਦੁਰਘਟਨਾ ਤੋਂ ਬਚਣ ਲਈ, ਈ-ਸਿਗਾਰੇਟ ਅਤੇ ਈ-ਲੀਕੂਅਡ (e-liquid) ਨੂੰ ਹਮੇਸ਼ਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਹਮੇਸ਼ਾ ਸਹੀ ਚਾਰਜਰ ਦੀ ਵਰਤੋਂ ਕਰੋ।



## ਕੀ ਸਿਗਾਰਟਨੇਸੀ ਛੱਡਣ ਲਈ, ਮੈਂ ਈ-ਸਿਗਾਰੇਟ ਦੀ ਮਦਦ ਲੈ ਸਕਦੀ ਹਾਂ?

- ਹਾਂ, ਸਿਗਾਰਟਨੇਸੀ ਛੱਡਣ ਵਿੱਚ ਈ-ਸਿਗਾਰੇਟਾਂ ਤੁਹਾਡੀ ਮਦਦ ਕਰ ਸਕਦੀਆਂ ਹਨ ਅਤੇ ਇਹ ਸਿਗਾਰਟਨੇਸੀ ਨਾਲੋਂ ਬਹੁਤ ਘੱਟ ਨੁਕਸਾਨਦੇਹ ਹੁੰਦੀਆਂ ਹਨ।
- ਨਿਕੋਟੀਨ ਦੇ ਬਦਲ ਦੇ ਰੂਪ ਵਿੱਚ ਪੈਚਸ ਅਤੇ ਚਿੰਗਮ ਵਰਗੇ ਉਤਪਾਦ ਸੱਭ ਤੋਂ ਸੁਰੱਖਿਅਤ ਹੁੰਦੇ ਹਨ।

## ਮੈਂ ਈ-ਸਿਗਾਰੇਟ ਦਾ ਸੇਵਨ ਕਰ ਰਹੀ ਹਾਂ ਤਾਂ ਕੀ ਕਦੇ-ਕਦਾਈ ਮੈਂ ਸਿਗਾਰਟਨੇਸੀ ਕਰ ਸਕਦੀ ਹਾਂ?

- ਨਹੀਂ, ਸਿਗਾਰੇਟ ਤੁਹਾਨੂੰ ਅਤੇ ਤੁਹਾਡੇ ਬੱਚੇ ਦੇਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
- ਗਰਭ ਅਵਸਥਾ ਦੀ ਸ਼ੁਰੂਆਤ ਵਿੱਚ ਹੀ ਸਿਗਾਰਟਨੇਸੀ ਛੱਡ ਦੇਣਾ ਤੁਹਾਡੇ ਬੱਚੇ ਨੂੰ ਹੋਣ ਵਾਲੇ ਨੁਕਸਾਨ ਤੋਂ ਪੁਰੀ ਤਰ੍ਹਾਂ ਬਚਾਉਂਦਾ ਹੈ।
- ਸਿਗਾਰਟਨੇਸੀ ਤੋਂ ਬਚਣ ਲਈ ਜਾਂ ਵੀ ਲੋੜ ਹੋਵੇ, ਤੁਸੀਂ ਈ-ਸਿਗਾਰੇਟ ਦੀ ਵਰਤੋਂ ਕਰ ਸਕਦੇ ਹੋ।

## ਕੀ ਈ-ਸਿਗਾਰੇਟ 'ਚੋਂ ਨਿਕਲੀ ਭਾਫ਼ ਦੂਜਿਆਂ ਲਈ ਨੁਕਸਾਨਦੇਹ ਹੁੰਦੀ ਹੈ?

- ਈ-ਸਿਗਾਰੇਟ ਦੀ ਭਾਫ਼ ਨਾਲ ਦੂਜਿਆਂ ਨੂੰ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
- ਸਿਗਾਰੇਟ 'ਚੋਂ ਨਿਕਲਣ ਵਾਲਾ ਧੂਮੀ ਤੁਹਾਡੇ ਅਤੇ ਤੁਹਾਡੇ ਬੱਚੇ ਦੇਵਾਂ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ।


## ਕੀ ਨਿਕੋਟੀਨ ਮੇਰੇ ਬੱਚੇ ਲਈ ਨੁਕਸਾਨਦੇਹ ਹੈ?

- ਇਕੱਲਾ ਨਿਕੋਟੀਨ ਇੰਨਾਂ ਨੁਕਸਾਨਦੇਹ ਨਹੀਂ ਹੁੰਦਾ; ਤੰਬਾਕੂ ਦੇ ਧੂੰਏ ਵਿਚਲੇ ਜਹਿਰੀਲੇ ਰਸਾਇਣ ਮੁੱਖ ਤੌਰ 'ਤੇ ਨੁਕਸਾਨ ਪਹੁੰਚਾਉਂਦੇ ਹਨ।

## ਜੇ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾ ਰਹੀ ਹਾਂ ਤਾਂ ਕੀ ਮੈਂ ਈ-ਸਿਗਾਰੇਟ ਦਾ ਸੇਵਨ ਕਰ ਸਕਦੀ ਹਾਂ?

- ਹਾਂ, ਜੇਕਰ ਈ-ਸਿਗਾਰੇਟ ਦਾ ਸੇਵਨ ਤੁਹਾਨੂੰ ਸਿਗਾਰਟਨੇਸੀ ਛੱਡਣ ਵਿੱਚ ਮਦਦ ਕਰ ਰਿਹਾ ਹੈ ਤਾਂ ਤੁਸੀਂ ਬੱਚੇ ਨੂੰ ਦੁੱਧ ਚੁੰਘਾਉਂਦੇ ਹੋਵੋ ਵੀ ਇਸਦਾ ਸੇਵਨ ਕਰ ਸਕਦੇ ਹੋ।

ਸਿਗਾਰਟਨੇਸੀ ਛੱਡਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਮਿਡਵਾਇਫ਼, ਜੀਪੀ ਜਾਂ ਫਾਰਮੇਸੀ ਟੀਮ ਨੂੰ ਪੁੱਛੋ ਜਾਂ NHS Smokefree ਲਿਖ ਕੇ ਸਰਚ ਕਰੋ।



## ਈ-ਸਿਗਾਰੇਟ ਦੀ ਵਰਤੋਂ ਕਰਨਾ ਸਿਗਾਰਟ ਪੀਣ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹੈ।

- ਸਿਗਾਰੇਟਾਂ ਵਿਚਲੇ ਨਿਕੋਟੀਨ ਦੀ ਲਤ ਲੱਗ ਸਕਦੀ ਹੈ, ਪਰ ਸਿਗਾਰਟਨੇਸੀ ਤੋਂ ਹੋਣ ਵਾਲੇ ਨੁਕਸਾਨ ਜ਼ਿਆਦਾਤਰ ਤੰਬਾਕੂ ਦੇ ਧੂੰਏ ਵਿਚਲੇ ਜਹਿਰੀਲੇ ਰਸਾਇਣਾਂ ਤੋਂ ਹੁੰਦੇ ਹਨ।
- ਵਿਕਸਿਤ ਹੋ ਰਹੇ ਬੱਚਿਆਂ ਨੂੰ ਸਭ ਤੋਂ ਵੱਧ ਨੁਕਸਾਨ ਟਾਰ ਜਾਂ ਕਾਰਬਨ ਮੈਨੇਬਾਕਸਾਈਡ ਰਾਹੀਂ ਹੁੰਦਾ ਹੈ ਜੋ ਈ-ਸਿਗਾਰੇਟਾਂ ਵਿੱਚ ਪੈਦਾ ਨਹੀਂ ਹੁੰਦਾ।
- ਸੁਰੱਖਿਅਤ ਹੋਣ ਦੇ ਨਾਲ, ਈ-ਸਿਗਾਰੇਟ ਦੀ ਵਰਤੋਂ ਸਿਗਾਰਟਨੇਸੀ ਨਾਲੋਂ ਬਹੁਤ ਸਸਤੀ ਵੀ ਹੁੰਦੀ ਹੈ।

ਵਧੇਰੇ ਜਾਣਕਾਰੀ ਲਈ ਤੁਸੀਂ ਪ੍ਰੈਗਨੇਂਸੀ ਚੈਲੇਂਡ ਗ੍ਰੂਪ (Pregnancy Challenge Group) ਦੀ ਵੈਬਸਾਈਟ 'ਤੇ ਜਾ ਸਕਦੇ ਹੋ।